

MBFSL/CS/2022-23

8<sup>th</sup> February, 2023

<b>To, Department of Corporate Relations, BSE Limited, Phiroze Jeejeebhoy Towers, Dalal Street, Mumbai – 400001</b>	<b>To, National Stock Exchange of India Ltd, Exchange Plaza, C- 1, Block G, Bandra Kurla Complex, Bandra (East), Mumbai– 400051</b>
<b>Scrip Code : 543253</b>	<b>Scrip Symbol : BECTORFOOD</b>

**Subject: Newspaper Publication of Financial Results for the Quarter and nine months ended December 31, 2022**

Dear Sir/Madam,

In accordance with Regulation 47 and other applicable provisions of the SEBI (Listing Obligations and Disclosure Requirements) Regulations, 2015, we are enclosing herewith the copies of newspaper publication of the Unaudited financial results for the Quarter and nine months ended 31st December, 2022 published in “Financial Express” and “Desh Sewak” newspaper on February 8, 2023.

You are requested to take the same on record.

Thanking You,

Yours faithfully,

For **Mrs. Bectors Food Specialities Limited**

**Atul Sud**  
**Company Secretary and Compliance Officer**  
**M.No. F10412**

Encl: as above

**Mrs. Bectors Food Specialities Ltd.**

Corporate Office : 1st Floor, Emaar Digital Greens Tower-A, Golf Course Extension Road, Sector 61, Gurugram, Haryana-122102 (India) P: (+91-124) 4096 300

Regd. Office : Theing Road, Phillaur- 144410, Punjab, India P: (+91-1826) 225418, 222826, 2223138 F: (+91-1826) 222915  
CIN: L74899PB1995PLC033417, E: atul.sud@bectorfoods.com, biscuits@cremica.in

## RELIANCE RELIANCE COMMERCIAL FINANCE LIMITED

4th Floor, D-Wing, Trade World, Kamala Mills Compound, S.B. Marg, Lower Parel Mumbai 400013  
Website: www.reliancecomoney.co.in, E-mail: rcf.secretarial@relianceada.com  
CIN: U66010MH2000PLC128301

## Extract of the Unaudited Financial Results for the Nine Months ended December 31, 2022

(Regulation 52 (8), read with regulation 52 (4) of the Listing Regulations)

(Rupees in crore)

Sr. No.	Particulars	Quarter ended		Year ended
		31-Dec-22 (Unaudited)	31-Dec-21 (Unaudited)	31-Mar-22 (Audited)
1	Total Income from Operations	31.12	68.32	196.19
2	Net Profit / (Loss) for the period (before Exceptional and/or Extraordinary items)	(128.64)	(1,127.24)	(7,103.19)
3	Net Profit / (Loss) for the period before Tax (after Exceptional and/or Extraordinary items)	2,009.88	(1,127.24)	(7,103.19)
4	Net Profit / (Loss) for the period after Tax (after Tax, Exceptional and/or Extraordinary items)	2,009.65	(1,127.24)	(7,079.30)
5	Total Comprehensive Income for the period [Comprising Profit / (Loss) for the period (after tax) and Other Comprehensive Income (after tax)]	2,009.73	(1,127.23)	(7,079.09)
6	Paid-up Equity Share Capital	135.33	135.33	135.33
7	Reserves (excluding Revaluation Reserve)	(8,923.81)	(6,520.04)	(10,915.19)
8	Securities Premium Account	2,078.11	2,078.11	2,078.11
9	Net Worth	(8,388.48)	(5,984.71)	(10,379.86)
10	Paid-up Debt Capital / Outstanding Debt	6,758.93	9,831.56	9,832.72
11	Outstanding Redeemable Preference Shares	0.14	0.14	0.14
12	Debt Equity Ratio	(0.88)	(1.64)	(0.95)
13	Earnings Per Share (of Rs. 10/- each fully paid-up) ** Basic & Diluted (Rs.)	147.15	(83.30)	(523.13)
14	Capital Redemption Reserve	Not Applicable	Not Applicable	Not Applicable
15	Debt Redemption Reserve	#	#	#
16	Debt Service Coverage Ratio	Not Applicable	Not Applicable	Not Applicable
17	Interest Service Coverage Ratio	Not Applicable	Not Applicable	Not Applicable

# - Exceptional and/or Extraordinary items adjusted in the statement of Profit & Loss in accordance with Ind AS Rules/AS Rules, whichever is applicable.

Notes:  
a) The above is an extract of the detailed format of quarterly financial results filed with the Stock Exchange(s) under Regulation 52 of the Listing Regulations. The full format of the quarterly financial results is available on the websites of the Stock Exchange(s) and the listed entity.  
b) For the other line items referred to in Regulation 52(4) of the Listing Regulations, pertinent disclosures have been made to BSE Limited and can be accessed on the website of the Stock Exchange i.e. www.bseindia.com.  
c) The impact on net profit/loss, total comprehensive income or any other relevant financial item(s) due to change(s) in accounting policies shall be disclosed by means of a footnote.

\*\* Not Annualised for Quarters  
# No DRR is required in respect of privately placed debentures in terms of Rule 18(7)(b)(i) of the Companies (Share Capital and Debentures) Rules, 2014.

For Reliance Commercial Finance Limited  
(Wholly owned Subsidiary of Authum Investment & Infrastructure Limited)

Sd/-  
Amit Dangl  
Director  
DIN: 06527044

Date: February 08, 2023  
Place: Mumbai

## CORRIGENDUM TO THE DETAILED PUBLIC STATEMENT FOR ATTENTION TO THE SHAREHOLDERS OF PRISM MEDICO AND PHARMACY LIMITED

(CIN: L24100HP2002PLC009299)

("PMPL" / "TARGET COMPANY" / "TC")

Registered Office: Suketi Road, Kala Amb, Sirmour, Himachal Pradesh-173 030, India Phone No. +91-172-5020759;  
Email id: investorgrievancewmc@gmail.com; Website: www.prismmedico.in

In compliance with Regulations 3 (1) and 4 read with Regulations 15 of the SEBI (SAST) Regulations, 2011 this corrigendum to the detailed public statement is being issued by Navigant Corporate Advisors Limited, on behalf of M/s. Symbiosis Pharmaceuticals Private Limited (Acquirer 1), M/s. Galaxy Vitacare Private Limited (Acquirer 2) and Mr. Ramit Walia (Acquirer 3) in compliance with the Securities and Exchange Board of India (Substantial Acquisition of Shares and Takeovers) Regulations, 2011, as amended ("SEBI (SAST) Regulations") and the SEBI Observation Letter no. SEBI/HO/CFD/RAC/DCR-2/P/O/4759/1/2023 dated February 03, 2023 in respect of Open Offer ("Offer") for the acquisition up to 15,76,492 Equity Shares of Rs. 10/- each representing 26.00% of the total equity and voting share capital of the Target Company at a price of Rs. 11/- per share. The Detailed Public Statement ("DPS") pursuant to the Public Announcement ("PA") made by the Acquirers have appeared in Financial Express - English Daily (all editions); Jansatta - Hindi Daily (all editions); Pratihata - Marathi Daily (Mumbai edition); Aapka Faista - Shillia Edition covers Sirmour on December 05, 2022.

THE SHAREHOLDERS OF THE TARGET COMPANY ARE REQUESTED TO KINDLY NOTE THAT THE FOLLOWING INFORMATION RELATED TO OFFER:

1. Update in the schedule of Activities: The original and revised schedule of activities is set forth as below

Activity	Original Date	Original Day	Revised Date	Revised Day
Public Announcement	28.11.2022	Monday	28.11.2022	Monday
Publication of Detailed Public Statement in newspapers	05.12.2022	Monday	05.12.2022	Monday
Submission of Detailed Public Statement to BSE, MSEI, Target Company & SEBI	05.12.2022	Monday	05.12.2022	Monday
Last date of filing draft letter of offer with SEBI	12.12.2022	Monday	12.12.2022	Monday
Last date for a Competing offer	26.12.2022	Monday	26.12.2022	Monday
Receipt of comments from SEBI on draft letter of offer	02.01.2023	Monday	03.02.2023	Friday
Identified date	04.01.2023	Wednesday	07.02.2023	Tuesday
Date by which letter of offer be dispatched to the shareholders	11.01.2023	Wednesday	14.02.2023	Tuesday
Last date for revising the Offer Price	17.01.2023	Tuesday	20.02.2023	Monday
Comments from Committee of Independent Directors of Target Company	16.01.2023	Monday	17.02.2023	Friday
Advertisement of Schedule of activities for open offer, status of statutory and other approvals in newspapers and sending to SEBI, Stock Exchange and Target Company	17.01.2023	Tuesday	20.02.2023	Monday
Date of Opening of the Offer	18.01.2023	Wednesday	21.02.2023	Tuesday
Date of Closure of the Offer	01.02.2023	Wednesday	06.03.2023	Monday
Payment of consideration for the acquired shares	15.02.2023	Wednesday	21.03.2023	Tuesday
Final report from Merchant Banker	22.02.2023	Wednesday	29.03.2023	Wednesday

All other terms and conditions remain unchanged. Capitalized terms used in this announcement, but not defined, shall have the same meaning assigned to them in the PA, DPS and LOF.

ISSUED BY MANAGER TO THE OFFER FOR AND ON BEHALF OF THE ACQUIRERS  
M/S. SYMBIOSIS PHARMACEUTICALS PRIVATE LIMITED, M/S. GALAXY VITACARE PRIVATE LIMITED AND MR. RAMIT WALIA

NAVIGANT CORPORATE ADVISORS LIMITED  
423, A Wing, Bonanza, Sahar Plaza Complex, B Nagar, Andheri Kurla Road, Andheri (East),  
Mumbai-400 059. Tel No. +91 22 4120 4837 / 4973 5078  
Email id: navigant@navigantcorp.com Website: www.navigantcorp.com  
SEBI Registration No: INM000012243 Contact person: Mr. Sarthak Vijilani

Place: Mumbai  
Date: February 07, 2023

Surgept Comm.

## PUSHPSONS INDUSTRIES LIMITED

CIN: L74899DL1994PLC059950

Registered Office: B-40, Okhla Industrial Area, Phase-I, New Delhi-110020

Email: info@pushpsons.com Phone: 011-41610121 Fax: 011-41058461

## Extract of the standalone un-audited financial results for the quarter ended December 31, 2022

(Rs. In Lakhs)

Sl. No.	Particulars	3 Months ended 31/12/2022 (Un-audited)	3 Months ended 31/12/2021 (Un-audited)	Year ended 31/03/2022 (Audited)
1	Total income from operations	67.71	105.40	368.79
2	Net Profit/(Loss) for the period (before Tax, Exceptional and/or Extraordinary items)	-11.76	16.21	32.34
3	Net Profit/(Loss) for the period before Tax (after Exceptional and/or Extraordinary items)	-11.76	16.21	32.34
4	Net Profit/(Loss) for the period after Tax (after Exceptional and/or Extraordinary items)	-11.76	16.21	32.34
5	Total Comprehensive Income for the period [Comprising Profit/(Loss) for the period (after tax) and Other Comprehensive Income (after tax)]	-11.83	16.37	33.25
6	Paid up Equity Share Capital	527.05	527.05	527.05
7	Reserves (excluding Revaluation Reserve)	0.00	0.00	-94.77
8	Securities Premium Account	0.00	0.00	0.00
9	Net Worth	0.00	0.00	432.28
10	Paid up Debt Capital / Outstanding Debt	0.00	0.00	0.00
11	Outstanding Redeemable Preference Shares	0.00	0.00	0.00
12	Debt Equity Ratio	0.00	0.00	0.00
13	Earning Per Share (of Rs. 10/- each) (for continuing and discontinued operations) - 1. Basic : 2. Diluted :	-0.25 -0.25	0.35 0.35	0.72 0.72
14	Capital Redemption Reserve	0.00	0.00	0.00
15	Debt Redemption Reserve	0.00	0.00	0.00
16	Debt Service Coverage Ratio	0.00	0.00	0.00
17	Interest Service Coverage Ratio	0.00	0.00	0.00

Notes:  
a) The above is an extract of the detailed format of Statement of Standalone Un-audited Financial Results filed with the Stock Exchanges under Regulation 33 of the SEBI (Listing and Other Disclosure Requirements) Regulations, 2015. The full format of the quarterly / year ended Financial Results are available on the Stock Exchange websites (www.bseindia.com), and on the Company's website (www.pushpsons.com).  
b) Previous period figures have been regrouped/rearranged wherever necessary.

for Pushpsons Industries Limited

Sd/-

Pankaj Jain

Chairman (Director)

DIN: 00001923

Place: New Delhi  
Date: 07.02.2023



## Mrs. Bectors Food Specialities Limited

Regd. Office: Theing Road, Phillaur, Jalandhar-144410  
Corporate Identity Number (CIN): L74899PB1995PLC033417, PAN: AABCM9495K  
Website: www.bectorfoods.com, Email: atul.sud@bectorfoods.com

## Extract of Un-Audited Standalone Financial Results for the Quarter &amp; Nine months ended 31st December 2022

(Rs. in million except per share data)

Sr No	Particulars	Quarter ended			Nine months ended		
		31.12.2022 (Un-Audited)	30.09.2022 (Un-Audited)	31.12.2021 (Un-Audited)	31.12.2022 (Un-Audited)	31.12.2021 (Un-Audited)	31.03.2022 (Audited)
1	Total Income from Operations	3,446.49	3,244.36	2,463.68	9,502.03	6,982.48	9,341.76
2	Net Profit Before Tax for the period	316.35	241.16	176.25	697.17	592.52	693.28
3	Net Profit after tax for the period	237.87	179.18	130.97	520.94	452.28	534.93
4	Total Comprehensive Income for the period [Comprising Profit for the period and Other Comprehensive Income (after tax)]	239.84	181.14	130.82	526.83	451.82	542.78
5	Paid-up Equity Share Capital (Face value of Rs.10/- per share)	588.17	588.15	588.15	588.17	588.15	588.15
6	Reserves (excluding Revaluation Reserve) as shown in the Audited Balance Sheet at 31st March 2022						3,896.86
7	Earnings Per Share (in Rs) (non annualised): Basic: Diluted:	4.05 4.05	3.05 3.05	2.22 2.22	8.86 8.86	7.69 7.69	9.10 9.10

## Extract of Un-audited Consolidated Financial Results for the Quarter &amp; Nine months ended 31st December 2022

(Rs. in million except per share data)

Sr No	Particulars	Quarter ended			Nine months ended		
		31.12.2022 (Un-Audited)	30.09.2022 (Un-Audited)	31.12.2021 (Un-Audited)	31.12.2022 (Un-Audited)	31.12.2021 (Un-Audited)	31.03.2022 (Audited)
1	Total Income from Operations	3,709.84	3,500.07	2,648.51	10,236.26	7,406.63	9,944.49
2	Net Profit Before Tax for the period	369.86	295.24	208.63	836.79	630.70	757.24
3	Net Profit after tax for the period	277.75	219.13	155.10	624.20	469.41	571.43
4	Total Comprehensive Income for the period [Comprising Profit for the period and Other Comprehensive Income (after tax)]	279.79	221.15	155.02	630.29	469.15	579.55
5	Paid-up Equity Share Capital (Face value of Rs.10/- per share)	588.17	588.15	588.15	588.17	588.15	588.15
6	Reserves (excluding Revaluation Reserve) as shown in the Audited Balance Sheet at 31st March 2022						4,101.62
7	Earnings Per Share (in Rs) (non annualised): Basic: Diluted:	4.72 4.72	3.73 3.73	2.64 2.64	10.61 10.61	7.98 7.98	9.72 9.72

Notes:  
1. The above standalone and consolidated unaudited financial results for the quarter and nine months ended 31st December, 2022 have been reviewed by the Audit Committee and approved by the Board of Directors on 7th February, 2023. These results have been subjected to limited review by the statutory auditors of the Company. These results have been prepared in accordance with Indian Accounting Standards ("Ind AS") prescribed under Section 133 of the Companies Act, 2013 read with the relevant rules thereunder and in terms of Regulation 33 of the SEBI (Listing Obligations & Disclosure Requirements) Regulations, 2015.  
2. The review report of the Statutory Auditors is being filed with the BSE Limited and National Stock Exchange of India Limited. For more details on unaudited financial results, visit financial performance section of our website www.cremica.in and financials results at corporate section at www.bseindia.com and www.nseindia.com.  
3. The Group is engaged in the single operating segment "food products".  
4. For the other line items referred in Regulation 52(4) of Listing Regulations, pertinent disclosures have been made to the Stock Exchanges i.e. BSE Limited and National Stock Exchange Limited and can be assessed on company's website www.bectorfoods.com and on website of Stock Exchanges i.e. www.bseindia.com and www.nseindia.com.

For and on behalf of Board of Directors of  
Mrs. Bectors Food Specialities Limited

Sd/-

Anoop Bector

Managing Director

DIN: 00108589

Place: Phillaur  
Date: 07 February, 2023



## ICICI Prudential Asset Management Company Limited

Corporate Identity Number: U99999DL1993PLC054135

Registered Office: 12<sup>th</sup> Floor, Narain Manzil, 23, Barakhamba Road, New Delhi - 110 001.Corporate Office: One BKC, 13<sup>th</sup> Floor, Bandra Kurla Complex, Mumbai - 400 051.

Tel: +91 22 2652 5000, Fax: +91 22 2652 8100, Website: www.icicprumf.com

Email id: enquiry@icicprumf.com

Central Service Office: 2<sup>nd</sup> Floor, Block B-2, Nirlon Knowledge Park, Western Express Highway, Goregaon (E), Mumbai - 400 063. Tel: 022 2685 2000 Fax: 022 26868313

Notice to the Investors/Unit holders of ICICI Prudential Asset Allocator Fund (FOF), ICICI Prudential Thematic Advantage Fund (FOF), ICICI Prudential India Equity FOF, ICICI Prudential Passive Strategy Fund (FOF), ICICI Prudential Income Optimizer Fund (FOF) and ICICI Prudential Debt Management Fund (FOF) (the Schemes)

Notice is hereby given that ICICI Prudential Trust Limited, Trustee to ICICI Prudential Mutual Fund has approved the following distribution under Income Distribution cum capital withdrawal option (IDCW option) of the Schemes, subject to availability of distributable surplus on the record date i.e. on February 10, 2023\*:

Name of the Schemes/Plans	Quantum of IDCW (₹ per unit) (Face value of ₹ 10/- each) <sup>5#</sup>	NAV as on February 6, 2023 (₹ Per unit)
ICICI Prudential Asset Allocator Fund (FOF)		
IDCW	6.5515	77.0762
Direct Plan - IDCW	6.5515	83.4412
ICICI Prudential Thematic Advantage Fund (FOF)		
IDCW	10.5858	124.5388
ICICI Prudential India Equity FOF		
IDCW	1.4156	16.0865
Direct Plan - IDCW	1.4156	16.5430
ICICI Prudential Passive Strategy Fund (FOF)		
IDCW	7.5403	94.2539
Direct Plan - IDCW	7.5403	98.3412
ICICI Prudential Income Optimizer Fund (FOF)		
IDCW	3.6685	43.1591
Direct Plan - IDCW	3.6685	45.6060
ICICI Prudential Debt Management Fund (FOF)		
IDCW	1.6005	35.5676
Direct Plan - IDCW	1.6005	37.0464

₹ The distribution will be subject to the availability of distributable surplus and may be lower depending upon the extent of distributable surplus available on the record date under the IDCW option of the Schemes.

# Subject to deduction of applicable statutory levy, if any

\* or the immediately following Business Day, if that day is a Non - Business Day.

The distribution with respect to IDCW will be done to all the unit holders/beneficial owners whose names appear in the register of unit holders/Statement of beneficial owners maintained by the Depositories, as applicable under the IDCW option of the Schemes, at the close of business hours on the record date.

It should be noted that pursuant to payment of IDCW, the NAV of the IDCW option of the Schemes would fall to the extent of payout and statutory levy (if applicable).

For ICICI Prudential Asset Management Company Limited

Place: Mumbai

Date: February 7, 2023

Sd/-

Authorised Signatory

No. 002/02/2023

To know more, call 1800 222 999/1800 200 6666 or visit www.icicprumf.com

Investors are requested to periodically review and update their KYC details along with their mobile number and email id.

To increase awareness about Mutual Funds, we regularly conduct Investor Awareness Programs across the country. To know more about it, please visit <https://www.icicprumf.com> or visit AMFI's website <https://www.amfiindia.com>

Mutual Fund investments are subject to market risks,  
read all scheme related documents carefully.

## DIGJAM LIMITED



(CIN: L11723GJ2015PLC083569)

Registered Office: Aerodrome Road, Jamnagar 361 006 (Gujarat)

E-mail: cosec@digjam.co.in; website: www.digjam.co.in

## EXTRACT OF STATEMENT OF UNAUDITED FINANCIAL RESULTS

FOR THE QUARTER AND NINE MONTHS ENDED DECEMBER 31, 2022

(₹ in lakhs, except per share data)

Particulars	Quarter Ended		Nine Months Ended	
	31.12.2022 Unaudited	31.12.2021 Unaudited	31.12.2022 Unaudited	31.03.2022 Audited
Total Income from Operations	9			

